




SRI GURU NANAK PUBLIC SCHOOL

BUNGLOW ROAD, ADARSH NAGAR, DELHI - 110033



**E- NEWSLETTER
||OCT-NOV'23||**

UDARIYAAN...



DUSSEHRA CELEBRATION



Dussehra - The day of Victory of Good over Evil was celebrated in SGNPS with great pomp and show. The programme was graced by the presence of School Secretary S. Baldev Singh and other Committee members. Students of class Nursery to II participated in the celebration. The Ramleela presented in front of the students in the form of a Skit which was followed by a traditional Dance Performance (Garba) by the students.



Optimism is a happiness magnet.
If you stay positive, good things and good people will be drawn to you.



Ms. Shikha Gupta
Principal



JOTI JOT DIWAS OF SRI GURU NANAK DEV JI



ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥



SIKH DHARAM DE BANI DHAN DHAN SAHIB SRI GURU NANAK DEV JI'S JYOTI JOT DIWAS WAS COMMEMORATED BY THE STUDENTS OF SRI GURU NANAK PUBLIC SCHOOL, ADARSH NAGAR WITH FAITH AND WARMTH BY LEARNING THE TEACHINGS GIVEN BY SRI GURU NANAK DEV JI. THEY ALSO RECITED POETRY AND GURBANI.



PRAKASH PURAB OF SRI GURU RAMDAS JI



ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ ॥



THE PRAKASH PURAB OF THE FOURTH PATSHAH SRI GURU RAMDAS JI WAS CELEBRATED WITH GREAT ENTHUSIASM BY THE STUDENTS OF SRI GURU NANAK PUBLIC SCHOOL, ADARSH NAGAR. THE CHILDREN CELEBRATED HIS BIRTHDAY BY SINGING POETRY AND SHABADS RELATED TO GURU SAHIB JI'S LIFE.



Position Holders of academic session 2022-2023 were acknowledged and motivated for their fabulous performance in their academic journey by organising a Free visit to Rastrapati Bhawan Museum, National War Memorial and India Gate. Students were super excited to visit these places as part of the experiential learning process.

Under the program 'Swachhata Hi Sewa' students from Sri Guru Nanak Public School organised an event of cleaning Subhash Park in Adarsh Nagar. The young kiddos not only cleaned the area but also raised awareness about the importance of cleanliness and hygiene through loud clear slogans. Public appreciated them and acknowledged them as change-makers of future.





INTERCLASS ACTIVITIES

For Holistic Development of Children





PRAKASH PURAB CELEBRATION OF SRI GURU NANAK DEV JI

ਸਰਬਸਾਂਝੀਵਾਲਤਾ ਦੇ ਰਹਿਬਰ, ਪੀਰਾਂ ਦੇ ਪੀਰ
, ਨਿਰੰਕਾਰੀ ਜੇਤ ਪਹਿਲੇ ਪਾਤਸ਼ਾਹ ਧੰਨ ਧੰਨ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼
ਪੁਰਬ ਤੇ ਸਕੂਲ ਦੇ ਵਿਦਿਆਰਥੀਆਂ ਨੇ ਬੜੇ
ਹੀ ਪਿਆਰ ਤੇ ਉਤਸ਼ਾਹ ਨਾਲ ਸ਼ਮੂਲਿਅਤ
ਕੀਤੀ। ਗੁਰੂ ਪਾਤਸ਼ਾਹ ਜੀ ਦੇ ਜੀਵਨ ਤੇ
ਸਿੱਖਿਆਵਾਂ ਨਾਲ ਸਾਂਝ ਪਾ ਕੇ
ਵਿਦਿਆਰਥੀਆਂ ਨੂੰ ਗੁਰੂ ਪਾਤਸ਼ਾਹ ਜੀ ਦੇ
ਦੱਸੇ ਹੋਏ ਰਾਹ ਤੇ ਚੱਲਣ ਦੀ ਸੇਧ ਮਿਲੀ।



STRENGTHENING LIVES 4.0

SGNPS observed its fourth phase of initiative – 'Reduced Working Hours' on 31st October. For this day, we have divided the activities in two slots-for classes 1 to 5, our School Counsellor organised session on Good Touch-Bad touch and for classes 6 to 12, our H.O.D of Computer Department took webinar on Cyber Security.



Classes 1 to 5, were guided by School Counsellor on Good Touch Bad Touch. The session talked about feelings, emotions and about body science. It was great to see that our students opened up and shared what happened with them.



For Classes 6-12, CYBER SECURITY AWARENESS WEBINAR was organised by HOD Computer Science. The Webinar enlightened students about Cyber Security, Cyber bullying, Cyber grooming, digital footprints and tips to be digitally safe. Webinar was followed with Cyber Awareness Quiz in the classes and Winners were rewarded with E-Certificate by the Principal and Vice Principal.



STRENGTHENING LIVES 5.0



Students participated in a variety of physical exercises designed to develop their bones and muscles as part of the SGNPS Sports Department's concept of reduced working hours on the last day of November. Students enjoyed exercises that improved their height, finger dexterity, waist flexibility, and ability to laugh.

